

ਦਫਤਰ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ, ਉਪ ਮੰਡਲ ਨੰ. 1, ਫਰੀਦਕੋਟ

ਵੱਲ,

AKAL ACADEMY,
JAND SAHIB, FARIDKOT.


ਨੰ: 705

ਮਿਤੀ: 25/04/24

ਵਿਸ਼ਾ:- ਵਾਟਰ ਅਤੇ ਸੈਨੀਟੇਸ਼ਨ ਸਰਟੀਫਿਕੇਟ ਜਾਰੀ ਕਰਨ ਬਾਰੇ।

ਉਪਰੋਕਤ ਵਿਸ਼ੇ ਸੰਬੰਧੀ ਇਸ ਦਫਤਰ ਦੇ ਜੂਨੀਅਰ ਇੰਜੀਨੀਅਰ ਵੱਲੋਂ ਆਪ ਦੇ ਸਕੂਲ ਦਾ ਵਾਟਰ ਸੈਪਲ ਲਿਆ ਗਿਆ (ਰਿਪੋਰਟ ਨਾਲ ਨੱਥੀ ਹੈ) ਜੋ ਕਿ ਸਾਫ ਸੁਥਰਾ ਅਤੇ ਪੀਣ ਯੋਗ ਪਾਇਆ ਗਿਆ ਹੈ। ਇਸ ਤੋਂ ਇਲਾਵਾ ਆਪ ਦੇ ਸਕੂਲ ਦਾ ਸੈਨੀਟੇਸ਼ਨ ਵੀ ਚੈਕ ਕੀਤਾ ਗਿਆ ਜੋ ਕਿ ਸਾਫ ਸੁਥਰਾ ਅਤੇ ਵਧੀਆ ਪਾਇਆ ਗਿਆ। ਉਕਤ ਦੇ ਆਧਾਰ ਤੇ ਆਪ ਨੂੰ ਇਹ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ।

ਨੱਥੀ/ਵਾਟਰ ਟੈਸਟਿੰਗ ਰਿਪੋਰਟ ਦੀ ਕਾਪੀ


ਉਪ ਮੰਡਲ ਇੰਜੀਨੀਅਰ,
ਜ/ਸ ਅਤੇ ਸੈਨੀਟੇਸ਼ਨ ਉਪ ਮੰਡਲ ਨੰ.1,
ਫਰੀਦਕੋਟ।

DISTRICT WATER TESTING LABORATORY, FARIDKOT

Department of water supply and sanitation, Ghanaiya Chowk, Opposite Khalsa sr. sec. school, Faridkot
dwtlfdk@gmail.com

To,

AKAL ACADEMY JAND SHAIB FDK
AKAL ACADEMY JAND SHAIB FDK

No.: DWTL/FDK/2425/00013 Dated : 25/04/2024

Subject : Testing Reports of Water Samples.

Reference: Your Letter/SRF No. LETTER NO. GEN/AAJS/02/24 Dated: 05/04/2024

As per above cited subject and reference, Please find enclosed here with the report of 1 Water sample/s received on dated 05/04/2024. It is request to fill the attached feedback form and send it back to District water Testing Laboratory, Faridkot

D/A : Test Report



Authorized Signatory
For, District water Testing Laboratory
Faridkot

DISTRICT WATER TESTING LABORATORY, FARIDKOT

Department of water supply and sanitation, Ghanaiya Chowk, Opposite Khalsa sr. sec. school, Faridkot
dwtfdk@gmail.com

TEST REPORT

Name & Address of Customer : AKAL ACADEMY JAND SHAIB FDK AKAL ACADEMY JAND SHAIB FDK		Customer Reference No.	No : LETTER NO. GEN/AAJS/02/24 Dated : 05/04/2024
		Sample Submitted by	PARSAT SINGH
		Date of Sample Receipt	05/04/2024
		Analysis Starting Date	15/04/2024
		Analysis completion Date	16/04/2024
Discipline : Chemical Testing		Group: Water	
ULR No.:		Sample Type :	Treated Water
Test Report No.:	DWTL/FDK/2425/00013	Date of Issue :	25/04/2024
Registration no.:	DWTL/FDK/REG2425/00008	Condition of Sample :	Sealed
Collection Point:	Treatment Plant (RO/CWPP/ARP/HH Purifier)	Quantity/Type of Bottle:	1000 ml / Plastic Bottles
Scheme/Source:	Not Mentioned(Not Mentioned)	Location/Depth :	AKAL ACADEMY JAND SHAIB FDK R/O WATER / NA
Village :	Not Mentioned	Habitation :	Not Mentioned
Block:	Faridkot	District :	Faridkot
Latitude :	Not Mentioned	Longitude:	Not Mentioned

Sr. No	Parameter	Result	As per IS-10500:2012 (2nd Rev.)		Unit	Reference Method :
			Acceptable Limit	Permissible Limit		
1	pH	7.20@25°C	6.5-8.5	No Relaxation	--	IS 3025 (Part 11-2022) Electrometric Method
2	Colour	<5	5	15	CU	IS 3025 (Part 4-2021) Visual Comparison Method
3	Odour	Agreeable	Agreeable	Agreeable	--	IS 3025 (Part 5 – 2018) (Second Revision)
4	Taste	Agreeable	Agreeable	Agreeable	--	IS 3025 (Part 8 – 2023)
5	TDS	130	500	2000	mg/l	IS 3025 (Part 16-2023) Gravimetric Method
6	Turbidity	0.6	1	5	NTU	IS 3025 (Part 10-2023) Nephelometric Method
7	Alkalinity	92	200	600	mg/l	IS 3025 (Part 23-2023) Indicator Method
8	Hardness	32	200	600	mg/l	IS 3025 (Part 21- 2009)(RA 2019) EDTA Method
9	Calcium	8	75	200	mg/l	IS 3025 (Part 40-1991) EDTA Titrimetric Method
10	Magnesium	3	30	100	mg/l	APHA (24th Ed.2023) Method: 3500-Mg+2 B By Calculation Method
11	Chloride	30	250	1000	mg/l	IS 3025 (Part 32-1988) Argentometric Method

This Report is issued under the following terms & Condition :

1. The results apply to the sample as received only.
2. The sample will be destroyed after retention time unless otherwise specified specially.
3. This report is not to be reproduce wholly or in part and can't be used as evidence in court of law.
4. Abbreviation used (TDS = Total Dissolved Solids, mg/l = milligram per liter, BDL = Below detection limit, APHA = American Public Health Association, IS = Indian Standard, NT = Not Tested, NA = Not Applicable NTU = Nephelometric Turbidity Unit, RA = Reaffirmed, ND=Not Detected)
5. * Value not available or test not performed for this parameter.
6. Temperature condition limit: 25±5°C and Humidity condition limit:50 ±20%

Reviewed and Approved By



Mrs. Manju
Quality Manager
Authorized Signatory
For, District water Testing Laboratory
Faridkot